

 Print Page

Sri Guru Granth Sahib

Displaying 107 of

ਮਾਝ ਮਹਲਾ ੫ ॥

Maajh Mehalaa 5 ॥

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭

ਕੀਨੀ ਦਇਆ ਗੋਪਾਲ ਗੁਸਾਈ ॥

Keenee Dhaeiaa Gopaal Gusaaee ॥

The Life of the World, the Sustainer of the Earth, has showered His Mercy;

ਮਾਝ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧

Raag Maajh Guru Arjan Dev

ਗੁਰ ਕੇ ਚਰਣ ਵਸੇ ਮਨ ਮਾਹੀ ॥

Gur Kae Charan Vasae Man Maahee ॥

The Guru's Feet have come to dwell within my mind.

ਮਾਝ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧

Raag Maajh Guru Arjan Dev

ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥

Angeekaar Keeaa Thin Karathai Dhukh Kaa Ddaeraa Dtaahiaa Jeeo ||1||

The Creator has made me His Own. He has destroyed the city of sorrow. ||1||

ਮਾਝ (ਮਃ ੫) (੪੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੨

Raag Maajh Guru Arjan Dev

ਮਨਿ ਤਨਿ ਵਸਿਆ ਸਚਾ ਸੋਈ ॥

Man Than Vasiaa Sachaa Soee ॥

The True One abides within my mind and body;

ਮਾਝ (ਮਃ ੫) (੪੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੨

Raag Maajh Guru Arjan Dev

ਬਿਖੜਾ ਥਾਨੁ ਨ ਦਿਸੈ ਕੋਈ ॥

Bikharraa Thhaan N Dhisai Koee ॥

No place seems difficult to me now.

ਮਾਝ (ਮਃ ੫) (੪੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੨

Raag Maajh Guru Arjan Dev

ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥

Dhooth Dhusaman Sabh Sajan Hoeae Eaeko Suaamee Aahiaa Jeeo ||2||

All the evil-doers and enemies have now become my friends. I long only for my Lord and Master. ||2||

ਮਾਝ (ਮਃ ੫) (੪੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੩

Raag Maajh Guru Arjan Dev

ਜੋ ਕਿਛੁ ਕਰੇ ਸੁ ਆਪੇ ਆਪੈ ॥

Jo Kishh Karae S Aapae Aapai ||

Whatever He does, He does all by Himself.

ਮਾਝ (ਮਃ ੫) (੪੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੩

Raag Maajh Guru Arjan Dev

ਬੁਧਿ ਸਿਆਣਪ ਕਿਛੁ ਨ ਜਾਪੈ ॥

Budhh Siaanap Kishhoo N Jaapai ||

No one can know His Ways.

ਮਾਝ (ਮਃ ੫) (੪੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੪

Raag Maajh Guru Arjan Dev

ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥

Aapaniaa Santhaa No Aap Sehaaee Prabh Bharam Bhulaavaa Laahiaa Jeeo ||3||

He Himself is the Helper and Support of His Saints. God has cast out my doubts and delusions. ||3||

ਮਾਝ (ਮਃ ੫) (੪੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੪

Raag Maajh Guru Arjan Dev

ਚਰਣ ਕਮਲ ਜਨ ਕਾ ਆਧਾਰੋ ॥

Charan Kamal Jan Kaa Aadhhaaro ||

His Lotus Feet are the Support of His humble servants.

ਮਾਝ (ਮਃ ੫) (੪੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੫

Raag Maajh Guru Arjan Dev

ਆਠ ਪਹਰ ਰਾਮ ਨਾਮੁ ਵਾਪਾਰੋ ॥

Aath Pehar Raam Naam Vaapaaro ||

Twenty-four hours a day, they deal in the Name of the Lord.

ਮਾਝ (ਮਃ ੫) (੪੩) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੫

Raag Maajh Guru Arjan Dev

ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥

Sehaj Anandh Gaavehi Gun Govindh Prabh Naanak Sarab Samaahiaa Jeeo ||4||36||43||

In peace and pleasure, they sing the Glorious Praises of the Lord of the Universe. O Nanak, God is permeating everywhere. ||4||36||43||

ਮਾਝ (ਮਃ ੫) (੪੩) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੫

ਮਾਝ ਮਹਲਾ ੫ ॥

Maajh Mehalaa 5 ॥

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭

ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥

So Sach Mandhar Jith Sach Dhhiaaeai ॥

True is that temple, within which one meditates on the True Lord.

ਮਾਝ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੬

Raag Maajh Guru Arjan Dev

ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥

So Ridhaa Suhaelaa Jith Har Gun Gaaeeai ॥

Blessed is that heart, within which the Lord's Glorious Praises are sung.

ਮਾਝ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੭

Raag Maajh Guru Arjan Dev

ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੇ ਜੀਉ ॥੧॥

Saa Dhharath Suhaavee Jith Vasehi Har Jan Sachae Naam Vittahu Kurabaano Jeeo ||1||

Beautiful is that land, where the Lord's humble servants dwell. I am a sacrifice to the True Name. ||1||

ਮਾਝ (ਮਃ ੫) (੪੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੭

Raag Maajh Guru Arjan Dev

ਸਚੁ ਵਡਾਈ ਕੀਮ ਨ ਪਾਈ ॥

Sach Vaddaaee Keem N Paaee ॥

The extent of the True Lord's Greatness cannot be known.

ਮਾਝ (ਮਃ ੫) (੪੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੮

Raag Maajh Guru Arjan Dev

ਕੁਦਰਤਿ ਕਰਮੁ ਨ ਕਹਣਾ ਜਾਈ ॥

Kudharath Karam N Kehanaa Jaaee ||

His Creative Power and His Bounties cannot be described.

ਮਾਝ (ਮਃ ੫) (੪੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੮

Raag Maajh Guru Arjan Dev

ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੇ ਜੀਉ ॥੨॥

Dhhiaae Dhhiaae Jeevehi Jan Thaerae Sach Sabadh Man Maano Jeeo ||2||

Your humble servants live by meditating, meditating on You. Their minds treasure the True Word of the Shabad. ||2||

ਮਾਝ (ਮਃ ੫) (੪੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੮

Raag Maajh Guru Arjan Dev

ਸਚੁ ਸਾਲਾਹਣੁ ਵਡਭਾਗੀ ਪਾਈਐ ॥

Sach Saalaahan Vaddabhaagee Paaeeai ||

The Praises of the True One are obtained by great good fortune.

ਮਾਝ (ਮਃ ੫) (੪੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੯

Raag Maajh Guru Arjan Dev

ਗੁਰ ਪਰਸਾਦੀ ਹਰਿ ਗੁਣ ਗਾਈਐ ॥

Gur Parasaadhee Har Gun Gaaeeai ||

By Guru's Grace, the Glorious Praises of the Lord are sung.

ਮਾਝ (ਮਃ ੫) (੪੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੦

Raag Maajh Guru Arjan Dev

ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੇ ਜੀਉ ॥੩॥

Rang Rathae Thaerai Thudhh Bhaavehi Sach Naam Neesaano Jeeo ||3||

Those who are imbued with Your Love are pleasing to You. The True Name is their Banner and Insignia. ||3||

ਮਾਝ (ਮਃ ੫) (੪੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੦

Raag Maajh Guru Arjan Dev

ਸਚੇ ਅੰਤੁ ਨ ਜਾਣੈ ਕੋਈ ॥

Sachae Anth N Jaanai Koei ||

No one knows the limits of the True Lord.

ਮਾਝ (ਮਃ ੫) (੪੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੦

Raag Maajh Guru Arjan Dev

ਥਾਨਿ ਥਨੰਤਰਿ ਸਚਾ ਸੋਈ ॥

Thhaan Thhananthar Sachaa Soee ||

In all places and interspaces, the True One is pervading.

ਮਾਝ (ਮਃ ੫) (੪੪) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੧

Raag Maajh Guru Arjan Dev

ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥

Naanak Sach Dhhiaaeai Sadh Hee Antharajaamee Jaano Jeeo ||4||37||44||

O Nanak, meditate forever on the True One, the Searcher of hearts, the Knower of all. ||4||37||44||

ਮਾਝ (ਮਃ ੫) (੪੪) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੧

Raag Maajh Guru Arjan Dev

ਮਾਝ ਮਹਲਾ ੫ ॥

Maajh Mehalaa 5 ||

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭

ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥

Rain Suhaavarree Dhinas Suhaelaa ||

Beautiful is the night, and beautiful is the day,

ਮਾਝ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੨

Raag Maajh Guru Arjan Dev

ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥

Jap Anmrith Naam Santhasang Maelaa ||

When one joins the Society of the Saints and chants the Ambrosial Naam.

ਮਾਝ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੨

Raag Maajh Guru Arjan Dev

ਘੜੀ ਮੂਰਤ ਸਿਮਰਤ ਪਲ ਵੰਵਹਿ ਜੀਵਣੁ ਸਫਲੁ ਤਿਥਾਈ ਜੀਉ ॥੧॥

Gharree Moorath Simarath Pal Vannjehi Jeevan Safal Thithhaae Jeeo ||1||

If you remember the Lord in meditation for a moment, even for an instant, then your life will become fruitful and prosperous. ||1||

ਮਾਝ (ਮਃ ੫) (੪੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੨

Raag Maajh Guru Arjan Dev

ਸਿਮਰਤ ਨਾਮੁ ਦੋਖ ਸਭਿ ਲਾਥੇ ॥

Simarath Naam Dhokh Sabh Laathhae ||

Remembering the Naam, the Name of the Lord, all sinful mistakes are erased.

ਮਾਝ (ਮਃ ੫) (੪੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੩

Raag Maajh Guru Arjan Dev

ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥

Anthar Baahar Har Prabh Saathhae ॥

Inwardly and outwardly, the Lord God is always with us.

ਮਾਝ (ਮਃ ੫) (੪੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੩

Raag Maajh Guru Arjan Dev

ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥

Bhai Bho Bharam Khoeiaa Gur Poorai Dhaekhaa Sabhanee Jaaee Jeeo ॥2॥

Fear, dread and doubt have been dispelled by the Perfect Guru; now, I see God everywhere. ॥2॥

ਮਾਝ (ਮਃ ੫) (੪੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੪

Raag Maajh Guru Arjan Dev

ਪ੍ਰਭੁ ਸਮਰਥੁ ਵਡ ਉਚ ਅਪਾਰਾ ॥

Prabh Samarathh Vadd Ooch Apaaraa ॥

God is All-powerful, Vast, Lofty and Infinite.

ਮਾਝ (ਮਃ ੫) (੪੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੪

Raag Maajh Guru Arjan Dev

ਨਉ ਨਿਧਿ ਨਾਮੁ ਭਰੇ ਭੰਡਾਰਾ ॥

No Nidhh Naam Bharae Bhanddaaraa ॥

The Naam is overflowing with the nine treasures.

ਮਾਝ (ਮਃ ੫) (੪੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੫

Raag Maajh Guru Arjan Dev

ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥

Aadh Anth Madhh Prabh Soee Dhoojaa Lavai N Laaee Jeeo ॥3॥

In the beginning, in the middle, and in the end, there is God. Nothing else even comes close to Him. ॥3॥

ਮਾਝ (ਮਃ ੫) (੪੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੫

Raag Maajh Guru Arjan Dev

ਕਰਿ ਕਿਰਪਾ ਮੇਰੇ ਦੀਨ ਦਇਆਲਾ ॥

Kar Kirapaa Maerae Dheen Dhaeiaalaa ॥

Take pity on me, O my Lord, Merciful to the meek.

ਮਾਝ (ਮਃ ੫) (੪੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੬

Raag Maajh Guru Arjan Dev

ਜਾਚਿਕੁ ਜਾਚੈ ਸਾਧ ਰਵਾਲਾ ॥

Jaachik Jaachai Saadhh Ravaalaa ||

I am a beggar, begging for the dust of the feet of the Holy.

ਮਾਝ (ਮਃ ੫) (੪੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੬

Raag Maajh Guru Arjan Dev

ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥

Dhaehi Dhaan Naanak Jan Maagai Sadhaa Sadhaa Har Dhhiaaee Jeeo ||4||38||45||

Servant Nanak begs for this gift: let me meditate on the Lord, forever and ever. ||4||38||45||

ਮਾਝ (ਮਃ ੫) (੪੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੬

Raag Maajh Guru Arjan Dev

ਮਾਝ ਮਹਲਾ ੫ ॥

Maajh Mehalaa 5 ||

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭

ਐਥੈ ਤੂੰਹੈ ਆਗੈ ਆਪੇ ॥

Aithhai Thoonhai Aagai Aapae ||

You are here, and You are hereafter.

ਮਾਝ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੭

Raag Maajh Guru Arjan Dev

ਜੀਅ ਜੰਤ੍ਰੁ ਸਭਿ ਤੇਰੇ ਥਾਪੇ ॥

Jeea Janthr Sabh Thaerae Thhaapae ||

All beings and creatures were created by You.

ਮਾਝ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੭

Raag Maajh Guru Arjan Dev

ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥

Thudhh Bin Avar N Koe Karathae Mai Dhar Outt Thumaaree Jeeo ||1||

Without You, there is no other, O Creator. You are my Support and my Protection. ||1||

ਮਾਝ (ਮਃ ੫) (੪੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੮

Raag Maajh Guru Arjan Dev

ਰਸਨਾ ਜਪਿ ਜਪਿ ਜੀਵੈ ਸੁਆਮੀ ॥

Rasanaa Jap Jap Jeevai Suaamee ||

The tongue lives by chanting and meditating on the Lord's Name.

ਮਾਝ (ਮਃ ੫) (੪੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੮

Raag Maajh Guru Arjan Dev

ਪਾਰਬ੍ਰਹਮ ਪ੍ਰਭ ਅੰਤਰਜਾਮੀ ||

Paarabreham Prabh Antharajaamee ||

The Supreme Lord God is the Inner-knower, the Searcher of hearts.

ਮਾਝ (ਮਃ ੫) (੪੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੮

Raag Maajh Guru Arjan Dev

ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ||੨||

Jin Saeviaa Thin Hee Sukh Paaeiaa So Janam N Jooai Haaree Jeeo ||2||

Those who serve the Lord find peace; they do not lose their lives in the gamble. ||2||

ਮਾਝ (ਮਃ ੫) (੪੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੯

Raag Maajh Guru Arjan Dev

ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ||

Naam Avakhadhh Jin Jan Thaerai Paaeiaa ||

Your humble servant, who obtains the Medicine of the Naam,

ਮਾਝ (ਮਃ ੫) (੪੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੦੭ ਪੰ. ੧੯

Raag Maajh Guru Arjan Dev